



ਮੇਰਾ ਵੀਜ਼ਾ ਮੁੱਕ ਗਿਆ ਹੈ

COVID-19 ਜਾਂਚ ਅਤੇ ਇਲਾਜ

ਭਾਵੇਂ ਕਿ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈ, ਜਾਂ ਤੁਹਾਨੂੰ ਆਪਣੇ ਵੀਜ਼ੇ ਦੀ ਸਥਿੱਤੀ ਬਾਰੇ ਪੱਕਾ ਯਕੀਨ ਨਹੀਂ ਹੈ, ਤੁਹਾਨੂੰ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਡਾਕਟਰੀ ਇਲਾਜ ਕਰਵਾਓ ਅਤੇ COVID-19 ਵਾਸਤੇ ਜਾਂਚ ਕਰਵਾਓ।

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ COVID-19 ਦੀ ਮੁਫਤ ਜਾਂਚ ਅਤੇ ਇਲਾਜ ਦੀ ਪੇਸ਼ਕਸ਼ ਕਰ ਰਹੀਆਂ ਹਨ।

- [ਆਸਟ੍ਰੇਲੀਅਨ ਕੈਪੀਟਲ ਟੈਰੀਟਰੀ](#)
- [ਨਿਊ ਸਾਊਥ ਵੇਲਜ਼](#)
- [ਨੈਰਦਰਨ ਟੈਰੀਟਰੀ](#)
- [ਕੁਈਂਜ਼ਲੈਂਡ](#)
- [ਸਾਊਥ ਆਸਟ੍ਰੇਲੀਆ](#)
- [ਤਸਮਾਨੀਆ](#)
- [ਵਿਕਟੋਰੀਆ](#)
- [ਵੈਸਟਰਨ ਆਸਟ੍ਰੇਲੀਆ](#)

ਮੇਰਾ ਵੀਜ਼ਾ ਮੁੱਕ ਗਿਆ ਹੈ

28 ਦਿਨਾਂ ਦੇ ਅੰਦਰ ਖਤਮ ਹੋਇਆ ਹੈ

ਜੇਕਰ ਤੁਹਾਡਾ ਵੀਜ਼ਾ ਮੁੱਕ ਗਿਆ ਹੈ, ਤੁਹਾਨੂੰ ਕਾਨੂੰਨੀ ਤੌਰ ਤੇ ਰਹਿਣ ਲਈ ਇਕਦਮ [ਬਰਿਜਿੰਗ ਵੀਜ਼ਾ E \(BVE\)](#) ਵਾਸਤੇ ਅਰਜ਼ੀ ਪਾਉਣੀ ਚਾਹੀਦੀ ਹੈ। BVE ਇਕ ਥੋੜ੍ਹੀ ਮਿਆਦ ਦਾ ਵੀਜ਼ਾ ਹੈ ਜੋ ਤੁਹਾਨੂੰ ਜਾਇਜ਼ ਬਣਿਆ ਰਹਿਣ ਦਿੰਦਾ ਹੈ ਜਦੋਂ ਤੁਸੀਂ ਆਸਟ੍ਰੇਲੀਆ ਛੱਡਣ ਦੇ ਇੰਤਜ਼ਾਮ ਕਰ ਰਹੇ ਹੁੰਦੇ ਹੋ।

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਚਾਹੁੰਦੇ ਹੋ, ਤੁਹਾਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣੀ ਚਾਹੀਦੀ ਹੈ। ਤੁਹਾਡੇ ਵੀਜ਼ਾ ਵਿਕਲਪਾਂ ਬਾਰੇ ਅਤੇ ਨਵੇਂ ਵੀਜ਼ੇ ਦੀ ਅਰਜ਼ੀ ਪਾਉਣ ਦੇ ਦੌਰਾਨ ਜਾਇਜ਼ ਬਣੇ ਰਹਿਣ ਲਈ ਤੁਹਾਨੂੰ ਜ਼ਰੂਰੀ ਕੀ ਕਰਨਾ ਚਾਹੀਦਾ ਹੈ, ਤੁਹਾਡੇ ਹਾਲਾਤ ਇਹ ਫੈਸਲਾ ਕਰਨਗੇ। ਕਿੰਨੀ ਦੇਰ ਤੋਂ ਤੁਹਾਡਾ ਵੀਜ਼ਾ ਖਤਮ ਹੋਇਆ ਸੀ ਦੇ ਆਧਾਰ ਤੇ, ਤੁਸੀਂ ਹੋਰ ਅੱਗੇ ਵੀਜ਼ੇ ਲਈ ਅਰਜ਼ੀ ਦੇਣ ਉਪਰ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੋ ਜਦੋਂ ਕਿ ਤੁਸੀਂ ਆਸਟ੍ਰੇਲੀਆ ਵਿੱਚ ਹੋ।

ਵੀਜ਼ੇ ਦੀ ਅਰਜ਼ੀ ਦੀਆਂ ਕਾਰਵਾਈਆਂ ਨਾਲ ਸੰਬੰਧਿਤ ਕੁਝ ਸੇਵਾਵਾਂ COVID-19 ਦੇ ਕਾਰਣ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਸੇਵਾਵਾਂ ਜਿੰਨ੍ਹਾਂ ਉਪਰ ਅਸੀਂ ਨਿਰਭਰ ਕਰਦੇ ਹਾਂ ਉਹ ਬਹੁਤੀਆਂ ਉਪਲਬਧ ਨਹੀਂ ਹਨ (ਜਿਵੇਂ ਡਾਕਟਰੀ ਜਾਂਚਾਂ ਅਤੇ ਬਾਇਓਮੈਟਰਿਕ ਇਕੱਠੇ ਕਰਨਾ)। ਅਰਜ਼ੀਕਰਤਾਵਾਂ ਨੂੰ ਜਾਂਚਾਂ ਪੂਰੀਆਂ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

28 ਦਿਨਾਂ ਤੋਂ ਜ਼ਿਆਦਾ ਪਹਿਲਾਂ ਖਤਮ ਹੋਇਆ ਸੀ

ਜੇਕਰ ਤੁਹਾਡਾ ਵੀਜ਼ਾ 28 ਦਿਨਾਂ ਤੋਂ ਜ਼ਿਆਦਾ ਪਹਿਲਾਂ ਖਤਮ ਹੋਇਆ ਸੀ, ਆਪਣੇ ਪਰਵਾਸੀ ਦਰਜੇ ਦਾ ਹੱਲ ਕਰਨ ਵਿੱਚ ਸਹਾਇਤਾ ਲਈ ਕਿਰਪਾ ਕਰਕੇ [ਸਟੇਟਸ ਰੈਜ਼ੂਲੇਸ਼ਨ ਸਰਵਿਸ \(SRS\)](#) ਨਾਲ ਸੰਪਰਕ ਕਰੋ।